



ਦਫਤਰ ਜਿਲਾ ਮੈਜਿਸਟਰੇਟ, ਜਲੰਧਰ
Office of the District Magistrate
Jalandhar (Punjab)

No.
Date

Phone :0181-2224783(O)
:0181-2459664(R)
Fax: :0181-2224727
Email: dc.jal@punjabmail.gov.in

ਹੁਕਮ

ਜਦੋਂ ਕਿ ਵਿਸ਼ਵ ਭਰ ਵਿੱਚ ਕੋਵਿਡ-19 ਮਹਾਂਮਾਰੀ ਦੇ ਵੱਧਦੇ ਹੋਏ ਖੱਤਰੇ ਨੂੰ ਦੇਖਦੇ ਹੋਏ ਭਾਰਤ ਸਰਕਾਰ ਵਲੋਂ ਪੂਰੇ ਦੇਸ਼ ਵਿੱਚ ਤਾਲਾਬੰਦੀ (ਲਾਕਡਾਊਨ) ਦਾ ਐਲਾਨ ਕੀਤਾ ਜਾ ਚੁੱਕਾ ਹੈ। ਕੋਵਿਡ-19 ਮਹਾਂਮਾਰੀ ਦੀ ਗੰਭੀਰਤਾ ਨੂੰ ਧਿਆਨ ਵਿੱਚ ਰਖਦੇ ਹੋਏ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵਲੋਂ National Disaster Management Act, 2005, ਅਤੇ Epidemic Diseases Act, 1897 ਪਹਿਲਾਂ ਹੀ ਇਨਵੇਕ ਕੀਤਾ ਜਾ ਚੁੱਕਾ ਹੈ। ਇਸ ਸਬੰਧੀ ਇਸ ਦਫਤਰ ਦੇ ਪੱਤਰ ਨੰ 3062-85/ਐਮ.ਸੀ-4/ਐਮ.ਏ ਮਿਤੀ 23-03-2020 ਰਾਹੀਂ ਜਿਲਾ ਜਲੰਧਰ ਵਿੱਚ ਕਰਫਿਊ ਲਾਗੂ ਕਰਨ ਸਬੰਧੀ ਹੁਕਮ ਜਾਰੀ ਕੀਤੇ ਗਏ ਸਨ।

ਇਸ ਕਰਫਿਊ ਦੇ ਸਮੇਂ ਦੌਰਾਨ ਲੋਕਾਂ ਨੂੰ ਜਰੂਰੀ ਸੇਵਾਵਾਂ (Essential Services) ਪਹੁੰਚਾਣਾ ਜਰੂਰੀ ਹੈ। ਖੁਰਾਕ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ, ਪੰਜਾਬ ਸਰਕਾਰ ਦੇ ਪੱਤਰ ਨੰ. IFD(1455)-2020/855 ਮਿਤੀ- 21.03.2020 ਦੇ ਪੈਰਾ ਨੰ. 22 ਅਨੁਸਾਰ ਹੇਠ ਲਿਖੀਆਂ ਸੇਵਾਵਾਂ ਨੂੰ ਜਰੂਰੀ ਸੇਵਾਵਾਂ (Essential Services) ਘੋਸ਼ਿਤ ਕੀਤਾ ਜਾਂਦਾ ਹੈ:-

1. ਇਲੈਕਟ੍ਰੀਸ਼ੀਅਨ ਅਤੇ ਇਲੈਕਟਰੀਕਲ ਰਿਪੇਅਰ ਦਾ ਕੰਮ
2. ਏ.ਸੀ ਰਿਪੇਅਰ ਦਾ ਕੰਮ
3. ਵਹੀਕਲ ਰਿਪੇਅਰ ਅਤੇ ਸਪੇਅਰ ਪਾਰਟਸ ਦੀ ਸਪਲਾਈ ਦਾ ਕੰਮ
4. ਪਲੰਬਰ ਦਾ ਕੰਮ
5. ਕੰਪਿਊਟਰ ਰਿਪੇਅਰ ਦਾ ਕੰਮ
6. ਮੇਬਾਇਲ ਰਿਪੇਅਰ ਦਾ ਕੰਮ
7. ਇਨਵਰਟਰ ਰਿਪੇਅਰ ਦਾ ਕੰਮ
8. ਕਾਰਪੇਂਟਰ ਸਰਵਿਸਜ਼ (ਲੱਕੜ ਦਾ ਕੰਮ)
9. ਵਾਟਰ ਪਿਊਰੀਫਾਇਰ ਰਿਪੇਅਰ
10. ਨਵੇਂ ਟਾਇਰਾਂ ਦੀ ਸਪਲਾਈ ਅਤੇ ਟਾਇਰਾਂ ਨੂੰ ਪੈਂਚਰ ਲਗਾਉਣ ਦਾ ਕੰਮ
11. ਸਾਈਕਲ ਰਿਪੇਅਰ ਦਾ ਕੰਮ

ਇਹ ਉਪਰੋਕਤ ਲਿਖੀਆਂ ਜਰੂਰੀ ਸੇਵਾਵਾਂ (Essential Services) ਦੀਆਂ ਦੁਕਾਨਾਂ ਸਵੇਰੇ 7 am ਤੋਂ ਬਾਅਦ ਦੁਪਿਹਰ 3 pm ਵਜੇ ਤੱਕ ਖੁਲੀਆਂ ਰਹਿ ਸਕਦੀਆਂ ਹਨ। ਉਪਰੋਕਤ ਸੇਵਾਵਾਂ ਪ੍ਰਦਾਨ ਕਰਨ ਵਾਲੇ ਮਿਸਤਰੀ/ਵਿਅਕਤੀ/ਮਕੈਨਿਕ ਘਰ-ਘਰ ਜਾਕੇ ਇਹ ਸੇਵਾਵਾਂ ਸਵੇਰੇ 7 am ਤੋਂ ਸ਼ਾਮ 7 pm ਤੱਕ ਦੇ ਸਕਦੇ ਹਨ। ਇਹ ਸੇਵਾਵਾਂ ਦੇਣ ਸਮੇਂ ਜਾਂ ਦੁਕਾਨਾਂ ਖੋਲਣ ਸਮੇਂ ਸ਼ਰੀਰਿਕ ਦੂਰੀ ਅਤੇ ਕੋਵਿਡ-19 ਸਬੰਧੀ ਸਿਹਤ ਵਿਭਾਗ ਦੀਆਂ ਸਾਰੀਆਂ ਗਾਈਡਲਾਈਨਜ਼ ਦਾ ਧਿਆਨ ਰਖਿਆ ਜਾਵੇ। ਸੇਵਾਵਾਂ ਪ੍ਰਦਾਨ ਕਰਨ ਵਾਲੇ ਮਿਸਤਰੀ/ਮਕੈਨਿਕ/ਵਿਅਕਤੀ ਮਾਸਕ ਪਹਿਨ ਕੇ ਰੱਖਣਗੇ ਅਤੇ ਹੈਂਡ ਸੈਨੇਟਾਇਜ਼ਰ ਦਾ ਪ੍ਰਯੋਗ ਕਰਨਗੇ ਅਤੇ ਕਿਸੇ ਵੀ ਘਰ ਵਿੱਚ ਰਿਪੇਅਰ ਕਰਨ ਜਾਣ ਤੋਂ ਪਹਿਲਾਂ ਸਾਬਣ ਨਾਲ ਚੰਗੀ ਤਰ੍ਹਾਂ ਹੱਥ ਧੋਣਗੇ। ਰਿਪੇਅਰ ਕਰਨ ਵਾਲੇ ਮਿਸਤਰੀ/ਮਕੈਨਿਕ/ਵਿਅਕਤੀ ਨੂੰ ਕਿਸੇ ਕਿਸਮ ਦੇ ਪਾਸ ਦੀ ਲੋੜ ਨਹੀਂ ਹੋਵੇਗੀ। ਇਨ੍ਹਾਂ ਦੇ ਕੰਮ ਕਰਨ ਵਾਲੇ ਸੰਦਾ ਦਾ ਥੈਲਾ/ ਬੈਗ (Implements Bag) ਹੀ ਇਨ੍ਹਾਂ ਦੇ ਮਕੈਨਿਕ ਹੋਣ ਦਾ ਸਬੂਤ ਹੋਵੇਗਾ ਅਤੇ ਇਸਨੂੰ ਇਨ੍ਹਾਂ ਦਾ ਬਤੌਰ ਕਰਫਿਊ ਪਾਸ ਸਮਝਿਆ ਜਾਵੇਗਾ ਅਤੇ ਇਨ੍ਹਾਂ ਨੂੰ ਕਿਸੇ ਵੀ ਨਾਕੇ ਤੇ ਰੋਕਿਆ ਨਹੀਂ ਜਾਵੇਗਾ।

ਇੱਥੇ ਇਹ ਵੀ ਸਪਸ਼ਟ ਕੀਤਾ ਜਾਂਦਾ ਹੈ ਕਿ ਇਹ ਹੁਕਮ Containment Zones ਵਿੱਚ ਲਾਗੂ ਨਹੀਂ ਹੋਵੇਗੀ।

ਕੇਂਦਰ ਅਤੇ ਰਾਜ ਸਰਕਾਰ ਵਲੋਂ ਕੋਵਿਡ-19 ਨੂੰ ਮਹਾਂਮਾਰੀ ਘੋਸ਼ਿਤ ਕਰਕੇ National Disaster Management Act, 2005 ਅਤੇ Epidemic Diseases Act, 1897 ਨੂੰ Invoke ਕੀਤਾ ਜਾ ਚੁੱਕਾ ਹੈ। ਇਸ ਲਈ ਇਹ ਆਚਡਰ ਲੋਕ ਹਿੱਤ ਨੂੰ ਧਿਆਨ ਵਿੱਚ ਰਖਦੇ ਹੋਏ ਜਾਰੀ ਕੀਤਾ ਜਾ ਰਿਹਾ ਹੈ।



(Signature)
ਜਿਲਾ ਮੈਜਿਸਟਰੇਟ,
ਜਲੰਧਰ।



ਦਫਤਰ ਜਿਲਾ ਮੈਜਿਸਟਰੇਟ, ਜਲੰਧਰ
Office of the District Magistrate
Jalandhar (Punjab)

No.
Date

Phone :0181-2224783(O)
:0181-2459664(R)
Fax: :0181-2224727
Email: dc.jal@punjabmail.gov.in

ਪਿੱਠ ਅੰਕਣ ਨੰ. 8401-8415 /ਐਮ.ਸੀ.4/ਐਮ.ਏ ਮਿਤੀ- 12.05.2020

ਇਸ ਦਾ ਇਕ ਉਤਾਰਾ ਹੇਠ ਦਰਜ ਨੂੰ ਸੂਚਨਾ ਅਤੇ ਲੋੜੀਂਦੀ ਕਾਰਵਾਈ ਹਿੱਤ ਭੇਜਿਆ ਜਾਂਦਾ ਹੈ-

1. ਮੁੱਖ ਸਕੱਤਰ, ਪੰਜਾਬ ਸਰਕਾਰ, ਚੰਡੀਗੜ੍ਹ
2. ਕਮਿਸ਼ਨਰ, ਜਲੰਧਰ ਮੰਡਲ, ਜਲੰਧਰ
3. ਕਮਿਸ਼ਨਰ ਆਫ ਪੁਲਿਸ ਜਲੰਧਰ
4. ਸੀਨੀਅਰ ਪੁਲਿਸ ਕਪਤਾਨ (ਦਿਹਾਤੀ) ਜਲੰਧਰ
5. ਸਮੂਹ ਉਪ ਮੰਡਲ ਮੈਜਿਸਟਰੇਟ, ਜਿਲ੍ਹਾ ਜਲੰਧਰ
6. ਜਿਲ੍ਹਾ ਲੋਕ ਸਪੰਰਕ ਅਫਸਰ, ਜਲੰਧਰ
7. ਪੀ.ਏ. ਟੂ ਡੀ.ਐਮ., ਸਟੈਨੇ ਟੂ ਏ.ਡੀ.ਐਮ, ਸਟੈਨੇ ਟੂ ਏ.ਸੀ(ਜ), ਸਟੈਨੇ ਟੂ ਏ.ਸੀ(ਸ਼ਿ)


ਵਾ. ਜਿਲ੍ਹਾ ਮੈਜਿਸਟਰੇਟ,
ਜਲੰਧਰ।